



BABA FARID UNIVERSITY OF HEALTH SCIENCES, FARIDKOT

(Established by Govt. of Punjab vide Punjab Act No 18 of 1998)

University Procurement & Facility Department

No.BFUHS/UPFD/2016/.....

Date:-.....

Sub:- Quotations for Purchase of Diet Material.

Sealed quotations are invited for purchase of following items on the terms & conditions mentioned below:-

Sr. No.	Name of the item & Specifications	Quantity Required	Sr. No.	Name of the item & Specifications	Quantity Required
1	ਆਟਾ ਕਣਕ ਦਾ	12 qtl	11	ਨਮਕ ਟਾਟਾ	25 kg
2	ਦਲੀਆ ਕਣਕ ਦਾ	125 kg	12	ਚਾਵਲ ਪਰਮਲ	20 kg
3	ਖੰਡ	100 kg	13	ਕਾਲੇ ਛੋਲੇ	10 kg
4	ਰੀਫਾਈਡ ਘਿਉ (ਗਿੰਨੀ)	125 kg	14	ਚਿੱਟੇ ਛੋਲੇ	10 kg
5	ਸਾਬਤ ਦਾਲ ਮੂੰਗੀ	125 kg	15	ਨਿਊਟਰੀ	5 kg
6	ਧੋੜੀ ਦਾਲ ਖੜਕੀ	125 kg	16	ਰਾਜਮਾਂਹ	10 kg
7	ਮਿਰਚ ਪਾਉਡਰ	3.5 kg	17	ਰੋਂਗੀ	10 kg
8	ਹਲਦੀ ਪਾਉਡਰ	4.5 kg	18	ਸੁੱਕਾ ਦੁੱਧ (ਅਮੁੱਲ)	40 kg
9	ਗਰਮ ਮਾਸਾਲਾ	3.5 kg	19	ਚਾਹਪੱਤੀ (ਪੀਰੀਅਮ ਗੋਲਡ)	10 kg
10	ਜੀਰਾ ਸਾਬਤ	3.5 kg			

Terms & Conditions:-

- Payment : By Cheque :- 1. On receipt of material in good condition.
2. On receipt of material satisfactory report from the Concerned Deptt./Store
- F.O.R : Central Store, Baba Farid University of Health Sciences, Faridkot.
- Rate : 1. Taxes (as applicable), if any, be mentioned separately in the quotation.
2. The rates of taxes, be charged as per prevailing Govt. Notified
- Schedule.
- Quantity/Item: Quantity/Item may increase or decrease.
- Others : 1. The firm should have PAN No. and Bank Account No.
2. The material should be branded and mentioned on the quotation clearly.
3. The final decision of **The Registrar Baba Farid University of Health Sciences, Faridkot** Regarding branded item would be reserved.

You are requested to send your lowest quotation of above items in sealed cover addressed to **"The Registrar, Baba Farid University of Health Sciences, Faridkot"**. The words **"Quotation for Purchase of Diet Material"** may please be inscribed on top of the envelope.

The Registrar, BFUHS, Faridkot reserves the right to reject the quotation without assigning any reason.

Last date for receipt of quotation in the university office is 30-05-2016 by 5.00 PM. These quotation can also be send by Registered/Speed Post/Traceable Courier.

Incharge
UPFD,BFUHS

Endst No.BFUHS/UPFD/2016/..... 11957-58
Coy to:-

Dated:- 25/5/16

1. SVC for kind information of Worthy Vice Chancellor
2. Notice Board.
3. Incharge, IT cell to upload on university Website i.e. (www.bfuhs.ac.in)

Incharge
UPFD,BFUHS